

ੴ ਸ੍ਰੀ ਵਾਹਿਗੁਰੂ ਜੀ ਕੀ ਫਤਹ ॥



ਪੰਜਾਬ ਐਂਡ ਸਿੰਧ ਬੈਂਕ  
Punjab & Sind Bank  
ਪੰਜਾਬ ਐਂਡ ਸਿੰਧ ਬੈਂਕ

ਪੀ.ਐਸ.ਬੀ. (ਭਾਰਤ ਸਰਕਾਰ ਦਾ ਉਪਕਰਮ/A Govt. of India Undertaking)

Phone : 011-25782926, 25812922, 25817353, 25728930, Email:complianceofficer@psb.co.in

ਪ੍ਰ. ਕਾ. ਲੇਖਾ ਏਵਾਂ ਲੇਖਾ ਪਰੀਖਾ ਵਿਭਾਗ

"ਸ਼ੇਅਰ ਕਲੱਬ", ਬੈਂਕ ਹਾਊਸ, ਪ੍ਰਥਮ ਤਲ,  
21, ਰਾਜੇਂਦਰਾ ਪਲੇਸ, ਨਵੀਂ ਦਿਲੀ-110 008  
H.O. Accounts & Audit Department  
"Shares Cell", Bank House, 1st Floor,  
21, Rajendra Place, New Delhi - 110008

ਸੰਦਰਭ:.....

ਦਿਨਾਂਕ /Dated:.....

Ref: PSB/HO/Shares Cell/ /2018-19

March 6, 2019

To,

<b>Bombay Stock Exchange Limited,</b> <b>Department of Corporate Services,</b> 25 <sup>th</sup> floor, Phiroze Jeejeebhoy Towers, Dalal Street, Fort, <u>Mumbai – 400 001.</u> <b>SCRIP ID : PSB</b> <b>SCRIP CODE : 533295</b>	<b>National Stock Exchange of India Ltd.,</b> Exchange Plaza, C – 1, Block – G, Bandra Kurla Complex, Bandra (East), <u>Mumbai – 400 051.</u> <b>SYMBOL: PSB SERIES: EQ</b>
---	---

Dear Sir,

**Reg: Disclosure under Regulation 30 of SEBI (LODR) Regulations, 2015**

We advise that the Reserve Bank of India in exercise of powers conferred under Section 47(A)(1)(c) read with Section 46(4)(i) of the Banking Regulation Act, 1949, has imposed a penalty of Rs.10 million (Rupees ten million only) on Punjab & Sind Bank for non-compliance of RBI directives for time bound implementation and strengthening of SWIFT related operational controls.

We request you to take note of the above pursuant to Regulation 30 of SEBI (LODR) Regulations, 2015 and upload the information on your website.

Yours faithfully,

[Ajit Singh Ahuja]  
Company Secretary